

ਦਾਅਵੇਦਾਰ ਦਾ ਨਾਂ
ਦਾਅਵੇਦਾਰ ਦਾ ਪਤਾ
ਸ਼ਹਿਰ, CA ਜ਼ਿਪ ਕੋਡ

ਕੰਮ ਲਈ ਰਜਿਸਟਰ ਕਰਨ ਵਾਸਤੇ ਲੋੜ ਦਾ ਨੋਟਿਸ

ਜਿਵੇਂ ਕਿ ਹੁਣ ਤੁਸੀਂ ਇੱਕ ਬੇਰੁਜ਼ਗਾਰੀ ਬੀਮਾ (UI) ਦਾਅਵਾ ਦਾਇਰ ਕੀਤਾ ਹੈ, ਤਾਂ ਰੁਜ਼ਗਾਰ ਵਿਕਾਸ ਵਿਭਾਗ (EDD) ਵੱਲੋਂ ਇਹ ਜ਼ਰੂਰੀ ਹੈ ਕਿ ਤੁਸੀਂ ਕੈਲੀਫੋਰਨੀਆ ਦੀ ਆਨਲਾਈਨ ਲੇਬਰ ਐਕਸਚੇਂਜ ਪ੍ਰਣਾਲੀ CalJOBSSM ਦੀ ਵਰਤੋਂ ਕਰਕੇ ਕੰਮ ਲਈ ਰਜਿਸਟਰ ਕਰੋ। ਜਦੋਂ ਤੁਸੀਂ ਆਪਣਾ UI ਦਾਅਵਾ ਦਾਇਰ ਕੀਤਾ, ਤਾਂ EDD ਨੇ ਤੁਹਾਡੇ ਲਈ ਇੱਕ ਪ੍ਰੀ-ਰਜਿਸਟ੍ਰੇਸ਼ਨ ਰਿਕਾਰਡ ਸ਼ੁਰੂ ਕੀਤਾ ਸੀ।

ਤੁਹਾਡੇ ਕੋਲ CalJOBSSM ਤੇ ਆਪਣੀ ਰਜਿਸਟ੍ਰੇਸ਼ਨ ਦੀ ਜਾਣਕਾਰੀ ਪੂਰੀ ਕਰਨ ਲਈ ਅਤੇ ਆਪਣਾ ਰੈਜ਼ਿਊਮੇ ਜਮ੍ਹਾਂ ਕਰਨ ਲਈ, ਇਸ ਨੋਟਿਸ ਦੀ ਮਿਤੀ ਤੋਂ ਲੈ ਕੇ 21 ਦਿਨ ਦਾ ਸਮਾਂ ਹੈ। ਜੇ ਤੁਸੀਂ ਪਹਿਲਾਂ ਵੀ CalJOBSSM ਦੀ ਵਰਤੋਂ ਕੀਤੀ ਹੈ, ਤਾਂ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਜਾਣਕਾਰੀ ਅੱਪਡੇਟ ਕਰਨ ਅਤੇ ਆਪਣੇ ਸਭ ਤੋਂ ਹਾਲੀਆ ਕੰਮ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੋਵੇਗੀ।

ਜੇ ਤੁਸੀਂ CalJOBSSM ਪਹਿਲਾਂ ਕਦੇ ਨਹੀਂ ਵਰਤਿਆ, ਤਾਂ ਕਿਰਪਾ ਕਰਕੇ ਹੇਠਾਂ ਲਿਖੀ ਯੂਜ਼ਰ ਨਾਂ ਪ੍ਰਣਾਲੀ ਵਰਤਦੇ ਹੋਏ www.caljobs.ca.gov ਤੇ ਲਾਗ ਇਨ ਕਰੋ: ਤੁਹਾਡੇ ਯੂਜ਼ਰ ਨੇਮ ਵਜੋਂ - ਤੁਹਾਡਾ ਪੂਰਾ ਅੰਤਿਮ ਨਾਂ, ਤੁਹਾਡੇ ਮੁੱਢਲੇ ਨਾਂ ਦਾ ਪਹਿਲਾ ਅੱਖਰ, ਅਤੇ ਤੁਹਾਡੇ ਸਮਾਜਕ ਸੁਰੱਖਿਆ ਨੰਬਰ (SSN) ਦੇ ਅੰਤਿਮ ਚਾਰ ਅੰਕ। ਤੁਹਾਡੇ ਸਮਾਜਕ ਸੁਰੱਖਿਆ ਨੰਬਰ (SSN) ਦੇ ਅੰਤਿਮ ਚਾਰ ਅੰਕ, ਆਪਣੇ ਪਾਸਵਰਡ ਵਜੋਂ ਵਰਤੋ।

ਉਦਾਹਰਨ ਸਿਰਫ ਜੋਨ ਸਮਿੱਥ ਲਈ ਹੈ ਜਿਸਦਾ SSN XXX-XX-1234 ਹੈ (ਤੁਸੀਂ ਆਪਣੇ ਨਾਂ ਅਤੇ SSN ਦੀ ਵਰਤੋਂ ਕਰੋਗੇ):

ਯੂਜ਼ਰ ਨਾਂ: Smithj1234
ਪਾਸਵਰਡ: 1234

ਜਦੋਂ ਤੁਸੀਂ ਪਹਿਲੀ ਵਾਰੀ ਲਾਗ ਇਨ ਕਰਦੇ ਹੋ ਤਾਂ ਤੁਹਾਨੂੰ ਤੁਹਾਡਾ ਅਸਥਾਈ ਪਾਸਵਰਡ ਬਦਲਣ ਲਈ ਆਖਿਆ ਜਾਵੇਗਾ। ਜੇ ਤੁਸੀਂ ਲਾਗ ਇਨ ਨਹੀਂ ਕਰ ਪਾਉਂਦੇ ਜਾਂ ਮਦਦ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਆਪਣੇ ਸਥਾਨਕ America's Job Center of CaliforniaSM (AJCC) ਨਾਲ ਸੰਪਰਕ ਕਰੋ।

CALJOBSSM ਵਿੱਚ ਰਜਿਸਟਰ ਕਰਨ ਵਿੱਚ ਨਾਕਾਮਯਾਬ ਹੋਣਾ, ਤੁਹਾਡੇ ਬੇਰੁਜ਼ਗਾਰੀ ਬੀਮਾ ਫਾਇਦੇ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ

CalJOBSSM ਵਿੱਚ, ਤੁਸੀਂ ਇੱਕ ਵਧੀਆ ਰੈਜ਼ਿਊਮੇ ਬਣਾ ਸਕਦੇ ਹੋ ਜੋ ਰਜਿਸਟਰਡ ਮਾਲਕਾਂ ਦੁਆਰਾ ਦੇਖਿਆ ਜਾ ਸਕਦਾ ਹੈ। ਤੁਸੀਂ ਆਪਣੇ ਸ਼ਹਿਰ ਜਾਂ ਕੈਲੀਫੋਰਨੀਆ ਵਿੱਚ ਕਿਤੇ ਵੀ ਬਹੁਤ ਤਰ੍ਹਾਂ ਦੀਆਂ ਉਪਲਬਧ ਨੌਕਰੀਆਂ ਦੇਖ ਸਕਦੇ ਹੋ ਅਤੇ ਅਰਜੀ ਦੇ ਸਕਦੇ ਹੋ। ਤੁਹਾਡੇ ਹੁਨਰਾਂ ਅਤੇ ਉਦੇਸ਼ਾਂ ਨਾਲ ਮੇਲ ਖਾਣ ਵਾਲੀਆਂ ਨਵੀਆਂ ਉਪਲਬਧ ਨੌਕਰੀਆਂ ਬਾਰੇ ਤੁਹਾਨੂੰ ਖੁਦ-ਖੁਦ ਈਮੇਲ ਜਾਂ ਫੈਕਸ ਦੁਆਰਾ ਸੂਚਤ ਕੀਤੇ ਜਾਣ ਲਈ, ਤੁਸੀਂ Job Seeker Services ਸੈਕਸ਼ਨ ਵਿੱਚ ਇੱਕ "ਵਰਚੁਅਲ ਰਿਕਰੂਟਰ" ਨਿਰਧਾਰਿਤ ਕਰ ਸਕਦੇ ਹੋ।

- ਲਾਗ ਆਨ ਕਰਨ ਅਤੇ ਸ਼ੁਰੂ ਕਰਨ ਲਈ, ਤੁਸੀਂ ਆਨਲਾਈਨ www.caljobs.ca.gov ਜਾਂ ਇੱਕ ਸਥਾਨਕ America's Job Center of CaliforniaSM (AJCC) ਤੇ ਜਾਕੇ CalJOBSSM ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੰਟਰਨੈੱਟ ਨਹੀਂ ਹੈ ਜਾਂ CalJOBSSM ਦੀ ਵਰਤੋਂ ਕਰਨ ਲਈ ਤੁਹਾਨੂੰ ਮਦਦ ਦੀ ਲੋੜ ਹੋਵੇ, ਤਾਂ ਆਪਣੇ ਨੇੜਲੇ ਨੌਕਰੀ ਕੇਂਦਰ ਤੇ ਜਾਓ। ਨੌਕਰੀ ਕੇਂਦਰ ਇੱਕ ਸ਼੍ਰੇਣੀ ਖੇਤਰ ਪੇਸ਼ ਕਰਦੇ ਹਨ ਜਿੱਥੇ ਤੁਹਾਡੀ ਆਨਲਾਈਨ ਨੌਕਰੀ ਦੀ ਤਲਾਸ਼ ਲਈ ਕੰਪਿਊਟਰਾਂ ਸਮੇਤ, ਰਾਹ ਦੇ ਹਰ ਕਦਮ ਤੇ ਮਦਦ ਲਈ ਸਟਾਫ ਵੀ ਹੁੰਦਾ ਹੈ।

ਤੁਹਾਡੇ ਸਥਾਨਕ AJCC ਦਾ ਪਤਾ ਅਤੇ ਟੈਲੀਫੋਨ ਨੰਬਰ ਹੈ:

ਤੁਹਾਡਾ ਸਥਾਨਕ America's Job Center of California
0000 Main St.
ਸ਼ਹਿਰ, CA ਜ਼ਿਪ ਕੋਡ
000-000-0000

ਕੈਲੀਫੋਰਨੀਆ ਕਾਨੂੰਨ ਦਰਕਾਰ ਕਰਦਾ ਹੈ ਕਿ ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ, ਸਾਰੇ ਰੁਜ਼ਗਾਰ ਸੇਵਾਵਾਂ ਦੇ ਅਪੀਲਕਰਤਾ ਕਾਨੂੰਨੀ ਸਥਿਤੀ ਜਾਂ ਕੰਮ ਕਰਨ ਦੇ ਅਧਿਕਾਰ ਦੇ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣਾ। ਇੱਕ ਸਥਾਨਕ ਨੌਕਰੀ ਕੇਂਦਰ ਤੇ ਆਪਣੀ ਰਜਿਸਟ੍ਰੇਸ਼ਨ ਪੂਰਨ ਕਰਨ ਲਈ, ਤੁਹਾਨੂੰ ਲੋੜੀਂਦੇ ਦਸਤਾਵੇਜ਼ ਲਿਆਉਣੇ ਚਾਹੀਦੇ ਹਨ। ਇੱਕ ਪਰਚਾ ਨਾਲ ਨੱਥੀ ਹੈ ਜਿਸ ਵਿੱਚ ਸਵੀਕਾਰਨਯੋਗ ਦਸਤਾਵੇਜ਼ ਸੂਚੀਬੱਧ ਹਨ।

EDD, ਇੱਕ ਬਰਾਬਰ ਮੌਕਾ ਮਾਲਕ/ਪ੍ਰੋਗਰਾਮ, ਇਸ ਪ੍ਰਕਾਸ਼ਨ ਵਿੱਚ ਭਾਈਵਾਲ ਹੈ। ਯੋਗੇ ਵਿਅਕਤੀਆਂ ਲਈ ਸਹਾਇਕ ਸਮੱਗ੍ਰੀ ਅਤੇ ਸੇਵਾਵਾਂ, ਬੇਨਤੀ ਤੇ ਉਪਲੱਬਧ ਹਨ। ਸੇਵਾਵਾਂ, ਸਮੱਗ੍ਰੀਆਂ, ਅਤੇ/ਜਾਂ ਬਦਲਵੇਂ ਫੋਰਮੈਟਾਂ ਲਈ ਬੇਨਤੀਆਂ ਉਪਰੋਕਤ ਨੰਬਰ (ਵਾਇਸ) ਜਾਂ TTY 800-815-9387 ਤੇ ਫੋਨ ਕਰਕੇ ਕੀਤੀਆਂ ਜਾਣ।